

ਸਵਾਲ:

‘ਭਣਾ ਏਕਤਾ ਦੀ ਕੋਈ ਹੱਦ ਹੈ ?’

ਜਵਾਬ:

‘ਵੇਖੋ ਭਈ ਕਿਨਾ ਸੌਹਣਾ ਅਤੇ ਚੰਗਾ ਹੈ ਕਿ ਭਰਾ ਮਿਲ ਜੁਲ ਕੇ ਵੱਸਣਾ’ (ਜ਼ਬੂਰ 133: 1)। ‘ਸ਼ਾਂਤੀ ਵਾਲੇ’ ਲੋਕ (ਵੇਖੋ ਲੂਕਾ 2: 14) ਕਲਾਪਸੰਦ ਨਹੀਂ ਹੁੰਦੇ। ਉਹ ਖੇਡ ਮੁਕਾਬਲਿਆਂ ਵਾਂਗ ‘ਲੜਦੇ’ (ਯੂ.: *athleo*; 2 ਤਿਮੋਖਿਊਸ 2: 5) ਹਨ ਪਰ ‘ਝਗੜਾਲੁ’ (ਯੂ.: *machomai*; 2 ਤਿਮੋਖਿਊਸ 2: 24) ਬਣਨ ਦੀ ਕੋਸ਼ਿਸ਼ ਨਹੀਂ ਕਰਦੇ ਭਾਵ ਉਹ ਬਹਿਸ ਤੋਂ ਬਚਦੇ ਹਨ। ਝਗੜੇ ਦੀ ਰੂਹ ਐਨੀ ਮਾੜੀ ਹੈ ਅਤੇ ਏਕਤਾ ਐਨੀ ਅਨੰਦ ਦੇਣ ਵਾਲੀ ਕਿ ਕੁਝ ਲੋਕ ਇਕੱਠੇ ਹੋਣ ਲਈ ਡਾਕਟ੍ਰਿਨ ਦੀਆਂ ਸਾਰੀਆਂ ਬੰਦਿਸ਼ਾਂ ਢੂਰ ਕਰ ਦੇਣਾ ਚਾਹੁੰਦੇ ਹਨ।

ਕੋਈ ਡਾਕਟ੍ਰਿਨ ਨਹੀਂ ?

ਕੁਝ ਧਾਰਮਿਕ ਸਿੱਖਿਆਵਾਂ ਜਾਂ ਡਲਸਫਿਆਂ ਵਿਚ ਇਕ ਗੱਲ ਪਾਈ ਜਾਂਦੀ ਹੈ ਕਿ ਡਾਕਟ੍ਰਿਨ ਭਾਵੇਂ ਕੋਈ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ। ਇਹ ਵੱਡੀ ਸਾਰੀ ਛੱਡਗੀ ਦੇ ਹੇਠ ਏਕ ਈਸ਼ਵਰਵਾਦ, ਬਹੁਦੇਵਵਾਦ ਅਤੇ ਨਾਸਤਿਕਾਂ ਸਭ ਨੂੰ ਇਕੱਠਾ ਕਰ ਲਿਆ ਜਾਂਦਾ ਹੈ। ਅਜਿਹੇ ਡਲਸਫੇ ਵਿਚ ਬੁੱਧ ਧਰਮ ਦੀ ਸਿੱਖਿਆ ਨੂੰ ਇਸਲਾਮ ਵਾਂਗ ਹੀ ਮੰਨਿਆ ਜਾਂਦਾ ਹੈ, ਜਦ ਕਿ ਨਵੇਂ ਨੇਮ ਦੀ ਮਸੀਹੀਅਤ ਦੀ ਨਜ਼ਰ ਵਿਚ ਇਹ ਦੋਵੇਂ ਫਰਕ ਹਨ। ਅਜਿਹੇ ਡਲਸਫਿਆਂ ਨੂੰ ਮੰਨਣ ਵਾਲਿਆਂ ਦਾ ਦਾਅਵਾ ਹੈ ਕਿ ਜੋ ਕੋਈ ਇਹ ਸੋਚਦਾ ਹੈ ਕਿ ਸਿਰਫ ਮਸੀਹੀਅਤ ਹੀ ਸਹੀ ਧਰਮ ਹੈ, ਉਹ ਅਸਹਿਨਸ਼ੀਲ ਕੱਟਰ ਧਾਰਮਿਕ ਹੈ।

ਸਿਰਫ ਯਿਸੂ ਹੀ ਖੁਦਾ ?

ਤਾਂ ਵੀ ਅਜਿਹੇ ਲੋਕ ਹਨ ਜਿਨ੍ਹਾਂ ਦਾ ਇਹ ਮੰਨਣਾ ਹੈ ਕਿ ਯਿਸੂ ਦਾ ਧਰਮ ਸਭ ਤੋਂ ਨਿਰਾਲਾ ਹੈ ਅਤੇ ਬਿਨਾਂ ਉਸ ਦੇ ਰਾਹੀਂ ਕੋਈ ਪਿਤਾ ਕੋਲ ਨਹੀਂ ਆਉਂਦਾ (ਯੂਰੰਨਾ 14: 6)। ਇਹ ਇਕ ਵੱਖਰੀ ਛੱਡਗੀ ਹੈ ਜਦ ਤਕ ਇਸ ਵਿਚ ਮਸੀਹ ਦੇ ਖੁਦਾ ਹੋਣ ਦੀ ਗੱਲ ਸ਼ਾਮਿਲ ਕੀਤੀ ਜਾਂਦੀ ਹੈ, ਇਸ ਵਿਚ ਦੂਜੀਆਂ ਬਹੁਤ ਸਾਰੀਆਂ ਸਿੱਖਿਆਵਾਂ ਨੂੰ ਆਸਰਾ ਮਿਲਦਾ ਹੈ। ਬਾਈਬਲ ਵਿਚ ਯਕੀਨ ਕਰਨ ਵਾਲੇ ਕੁਝ ਲੋਕਾਂ ਦਾ ਕਹਿਣਾ ਹੈ, ‘‘ਯਿਸੂ ਨੂੰ ਆਪਣਾ ਪ੍ਰਭੂ ਮੰਨਣ ਵਾਲਾ ਹਰ ਸ਼ਬਦ ਮੇਰਾ ਭਰਾ ਹੈ ਅਤੇ ਸਾਡੀ ਸੰਗਤੀ ਉਹਦੇ ਨਾਲ ਹੈ।’’ ਅਜਿਹੇ ਲੋਕਾਂ ਵੱਲੋਂ ਵਿਖਾਈ ਗਈ ਅਸਹਿਨਸ਼ੀਲਤਾ ਸਿਰਫ ਅਜਿਹੇ ਆਦਮੀ ਦੇ ਖਿਲਾਫ਼ ਹੈ ਜੋ ਇਸ ਸਿੱਖਿਆ ਨੂੰ ਮੰਨਦਾ ਹੈ ਕਿ ਮਸੀਹ ਨੂੰ ਖੁਦਾ ਮੰਨਣ ਦੇ ਨਾਲ ਨਾਲ ਕਿਸੇ ਹੋਰ ਨੂੰ ਵੀ ਮੰਨਣਾ ਜ਼ਰੂਰੀ ਹੈ।

ਗਲਤੀ ਕਰਨ ਵਾਲੇ ਪ੍ਰਚਾਰਕ ?

ਗਲਤ ਸਿੱਖਿਆ ਦੇਣ ਵਾਲੇ ਕੁਝ ਪ੍ਰਚਾਰਕਾਂ ਨਾਲ ਏਕਤਾ ਰੱਖਣ ਦੀ ਇੱਛਾ ਕਰਕੇ ਮਰਕੁਸ

9:38-40 ਦੀ ਦੁਰਵਰਤੋਂ ਹੋਈ ਹੈ:

ਯੂਹੰਨਾ ਨੇ ਉਹ ਨੂੰ ਆਖਿਆ, ਗੁਰੂ ਜੀ, ਅਸੀਂ ਇਕ ਨੂੰ ਤੇਰੇ ਨਾਮ ਨਾਲ, ਭੂਤ ਕੱਢਦੇ ਵੇਖਿਆ ਅਤੇ ਉਹ ਨੂੰ ਵਰਜਿਆ ਇਸ ਲਈ ਜੋ ਉਹ ਸਾਡੇ ਪਿੱਛੇ ਨਹੀਂ ਸੀ ਚੱਲਦਾ। ਪਰ ਯਿਸੂ ਨੇ ਕਿਹਾ, ਉਹ ਨੂੰ ਨਾ ਵਰਜੇ ਕਿਉਂਕਿ ਅਜਿਹਾ ਕੋਈ ਨਹੀਂ ਜੋ ਮੇਰਾ ਨਾਮ ਲੈਕੇ ਕਰਮਾਤ ਕਰੇ ਅਰ ਉਵੇਂ ਮੈਨੂੰ ਬੁਰਾ ਕਹਿ ਸਕੇ। ਜਿਹੜਾ ਸਾਡੇ ਵਿਰੁੱਧ ਨਹੀਂ ਉਹ ਸਾਡੀ ਵੱਲ ਹੈ।

ਭਲਾ ਏਕਤਾ ਦੇ ਬੇਸ਼ਕੀਮਤੀ ਨਾਂ ਤੇ ਇਸ ਆਇਤ ਵਿੱਚੋਂ ਇਹ ਨਿਚੋੜ ਕੱਢਣਾ ਕਿ ਡਿਨੋਮੀਨੇਸ਼ਨਾਂ ਦੇ ਪਾਸਟਰ ਅਤੇ ਇੰਜੀਲ ਦਾ ਗਲਤ ਪ੍ਰਚਾਰ ਕਰਨ ਵਾਲਿਆਂ ਨੂੰ ਮਾਨਤਾ ਦੇ ਦੇਣੀ ਸਹੀ ਹੈ? ਮਰਬੁਸ 9 ਅਧਿਆਇ ਵਾਲੇ ਭੂਤ ਕੱਢਣ ਵਾਲੇ ਨੂੰ ਯੂਹੰਨਾ ਵੱਲੋਂ ਨਿੱਜੀ ਤੌਰ ਤੇ ਨਾ ਜਾਣਨ ਦਾ ਮਤਲਬ ਇਹ ਨਹੀਂ ਹੈ ਕਿ ਉਹ ਝੂਠਾ ਗੁਰੂ ਸੀ। ਇਸ ਦੇ ਉਲਟ ਯਿਸੂ ਨੇ ਉਸ ਆਦਮੀ ਨੂੰ ਮੰਜੂਗੀ ਦੇ ਦਿੱਤੀ ਅਤੇ ਸਾਨੂੰ ਪਤਾ ਹੈ ਕਿ ਯਿਸੂ ਕਿਸੇ ਝੂਠੇ ਗੁਰੂ ਦੀ ਸਿਫਾਰਿਸ਼ ਨਹੀਂ ਕਰੇਗਾ (ਵੇਖੋ ਮੱਤੀ 7: 15-23)। ਉਹ ਆਦਮੀ ਅਸਲ ਵਿਚ ਯਿਸੂ ਦੇ ਨਾਮ ਵਿਚ ਬਦਚੁਹਾਂ ਕੱਢਦਾ ਸੀ, ਜੋ ਅਜਿਹਾ ਕੰਮ ਸੀ ਜਿਸ ਨੂੰ ਕੋਈ ਨੌਜਵਾਨ ਜਾਂ ਕਪਟੀ ਨਹੀਂ ਕਰ ਸਕਦਾ ਸੀ (ਵੇਖੋ ਰਸੂਲਾਂ ਦੇ ਕੰਮ 19: 13-16)। ਇਹ ਕਹਿਣਾ ਕਿ ਇਸ ਘਰਨਾ ਵਿਚ ਯਿਸੂ ਨੇ ਡਿਨੋਮੀਨੇਸ਼ਨਾਂ ਦੇ ਪਾਸਟਰਾਂ ਅਤੇ ਝੂਠੀ ਦਿੰਜੀਲ ਦੇ ਪ੍ਰਚਾਰਕਾਂ ਨੂੰ ਇਜਾਜ਼ਤ ਦੇ ਦਿੱਤੀ, ਮੱਤੀ 15: 13, 14; ਯੂਹੰਨਾ 8: 32; ਰੋਮੀਆਂ 16: 17; 1 ਥੱਸਲਨੀਕੀਆਂ 5: 21, 22; ਗਲਾਤੀਆਂ 1: 6-9; ਅਫਸੀਆਂ 4: 1-7; 2 ਪਤਰਸ 2: 1, 2; 1 ਯੂਹੰਨਾ 4: 1; 2 ਯੂਹੰਨਾ 9-11; 2 ਤਿਮੋਖਿਊਸ 4: 1-5 ਵਰਗੀਆਂ ਬਹੁਤ ਸਾਰੀਆਂ ਹੋਰ ਆਇਤਾਂ ਨੂੰ ਨਕਾਰਨਾ ਹੈ।

ਰਸੂਲਾਂ ਦੀ ਸਿੱਖਿਆ

ਮਸੀਹ ਯਿਸੂ ਦੇ ਇਲਾਹੀ ਹੋਣ ਤੋਂ ਅੱਗੇ ਕਿਸੇ ਡਾਕਟ੍ਰਿਨ ਦੀ ਲੋੜ ਦਾ ਹੋਣਾ ਯੂਹੰਨਾ 12: 48 ਵਿਚ ਵਿਖਾਇਆ ਗਿਆ ਹੈ: ‘ਜਿਹੜਾ ਮੈਨੂੰ ਰੱਦ ਕਰਦਾ ਹੈ ਅਤੇ ਮੇਰੀਆਂ ਗੱਲਾਂ ਨਹੀਂ ਕਬੂਲਦਾ, ਉਹ ਨੂੰ ਇਕ ਦੋਸ਼ੀ ਠਹਿਰਾਉਂਦਾ ਹੈ। ਜਿਹੜਾ ਵਚਨ ਮੈਂ ਕਿਹਾ ਓਹੋਓ ਅੰਤ ਦੇ ਦਿਨ ਉਸ ਨੂੰ ਦੋਸ਼ੀ ਠਹਿਰਾਵੇਗਾ।’ ਜਿਹੜਾ ਵਚਨ ਯਿਸੂ ਨੇ ਕਿਹਾ ਉਸ ਵਿਚ ਰਸੂਲਾਂ ਨੂੰ ਦਿੱਤੀ ਗਈ ਬੰਧੂਣ ਦੀ ਸ਼ਕਤੀ ਵੀ ਹੈ (ਮੱਤੀ 18: 18)। ਕਿਸੇ ਰਸੂਲ ਨੂੰ ਕਬੂਲ ਕਰਨ ਦਾ ਮਤਲਬ ਮਸੀਹ ਨੂੰ ਅਤੇ ਉਸ ਦੇ ਪਿਤਾ ਨੂੰ ਕਬੂਲ ਕਰਨਾ ਸੀ (ਮੱਤੀ 10: 40)। ਕਿਸੇ ਰਸੂਲ ਨੂੰ ਨਕਾਰਨ ਦਾ ਮਤਲਬ ਮਸੀਹ ਨੂੰ ਅਤੇ ਉਸ ਦੇ ਪਿਤਾ ਨੂੰ ਨਕਾਰਨਾ ਸੀ (ਲੂਕਾ 10: 16)। ਮੁੱਢਲੇ ਮਸੀਹੀ ਨਾ ਸਿਰਫ਼ ਮਸੀਹ ਨੂੰ ਖੁਦਾ ਹੀ ਮੰਨਦੇ ਸਨ ਬਲਕਿ ਰਸੂਲਾਂ ਦੀ ਸਿੱਖਿਆ ਜਾਂ ਡਾਕਟ੍ਰਿਨ ਨੂੰ ਵੀ ਮੰਨਦੇ ਸਨ (ਰਸੂਲਾਂ ਦੇ ਕੰਮ 2: 36, 42)। ਮਸੀਹ ਨਾਲ ਵਫ਼ਾਦਾਰ ਅਤੇ ਮਸੀਹ ਵਿਚ ਏਕਤਾ ਲਈ ‘ਯਿਸੂ ਪ੍ਰਭੂ ਹੈ’ ਕਹਿਣ ਨਾਲੋਂ ਵੱਧ ਗੱਲ ਹੈ। ਯਿਸੂ ਨੇ ਆਪ ਕਿਹਾ, ‘ਤੁਸੀਂ ਮੈਨੂੰ ‘ਪ੍ਰਭੂ, ਪ੍ਰਭੂ’ ਕਰਕੇ ਕਿਉਂ ਪੁਕਾਰਦੇ ਹੋ ਪਰ ਜੋ ਮੈਂ ਕਹਿੰਦਾ ਹਾਂ ਸੋ ਨਹੀਂ ਕਰਦੇ?’ (ਲੂਕਾ 6: 46)। ਮੱਤੀ 19: 28 ਵਿਚ ਉਸ ਨੇ ਕਿਹਾ ਕਿ ਉਸ ਦੇ ਬਾਰਾਂ ਰਸੂਲ ਨਵੀਂ ਸਰਿਸ਼ਟ ਦੇ ਸਮੇਂ (ਪੈਂਟੀਕਾਸਟ ਵਾਲੇ ਦਿਨ, 30 ਈਸਵੀ ਤੋਂ ਜਗਤ ਦੇ ਅੰਤ ਤਕ) ਇਖਤਿਆਰ ਦੇ ਬਾਜੂਂ ਸਿੰਘਸ਼ਨਾਂ ਉੱਤੇ ਬੈਠਣਗੇ। ਇਸ ਤੋਂ ਇਲਾਵਾ ਉਸ ਨੇ ਉਨ੍ਹਾਂ ਨਾਲ ਨਾ ਸਿਰਫ਼ ਉਨ੍ਹਾਂ ਦੇ ਜੀਉਂਦਿਆਂ ਜੀ ਬਲਕਿ ਜਗਤ ਦੇ ਅੰਤ ਤਕ ਵੀ ਰਹਿਣ ਦਾ ਵਾਅਦਾ ਕੀਤਾ (ਮੱਤੀ 28: 20)। ਉਨ੍ਹਾਂ ਨੇ ਜੋ ਵੀ ਸਿੱਖਿਆ ਦਿੱਤੀ ਉਹ ਸੱਚ ਹੈ ਅਤੇ ਜੋ ਡਾਕਟ੍ਰਿਨ ਉਨ੍ਹਾਂ ਵੱਲੋਂ ਨਹੀਂ ਹੈ ਉਹ ਜਾਲਤ ਹੈ (1 ਯੂਹੰਨਾ 4: 6)। ਇਸ ਕਰਕੇ ਮੁਕਤੀ ਦੀ ਯੋਜਨਾ, ਕਲੀਸੀਆ, ਉਸ ਦੇ ਨਾਂ,

ਬੰਦਰੀ ਦੇ ਢੰਗ, ਜਾਂ ਜੀਣ ਦੇ ਢੰਗ ਨਾਲ ਸਮਝੋਤਾ ਕਰਨ ਵਾਲੀ ਕਿਸੇ ਵੀ ਸਿੱਖਿਆ ਨੂੰ ਜੋ ਰਸੂਲਾਂ ਦੀ ਸਿੱਖਿਆ ਅਨੁਸਾਰ ਨਾ ਹੋਵੇ, ਮਸੀਹ ਨਾਲ ਵਫ਼ਾਦਾਰੀ ਨਹੀਂ ਕਿਹਾ ਜਾ ਸਕਦਾ।

ਸਾਰ

ਨਵੇਂ ਨੇਮ ਦੀ ਜੋ ਵੀ ਸਿੱਖਿਆ ਹੈ ਉਹ ਸੱਚੀ ਸ਼ਗਿਰਦੀ ਦਾ ਲਾਜ਼ਮੀ ਹਿੱਸਾ ਹੈ। ਬੁਦਾ ਵੱਲੋਂ ਇੱਤੀ ਮਸੀਹ ਵਿਚ ਏਕਤਾ ਫਿਰ ਤਾਂ ਇਸ ਅਧਾਰ ਤੇ ਨਹੀਂ ਕਿ ਕੋਈ ਇਕ ਹੋਣ ਦੀ ਕਿੰਨੀ ਇੱਛਾ ਰੱਖਦਾ ਹੈ, ਨਾ ਇਸ ਅਧਾਰ ਤੇ ਹੈ ਕਿ ਕੋਈ ਸਭ ਲੋਕਾਂ ਨਾਲ ਕਿੰਨਾ ਪਿਆਰ ਕਰਦਾ ਹੈ, ਬਲਕਿ ਨਵੇਂ ਨੇਮ ਦੀਆਂ ਸਤਾਈ ਪਵਿੱਤਰ ਕਿਤਾਬਾਂ ਦੇ ਅਧਾਰ ਤੇ ਹੈ।

ਪਹਿਲਾਂ ਤੋਂ ਠਹਿਰਾਏ ਹੋਣ ਦਾ ਬਾਈਬਲੀ ਵਿਚਾਰ ਕੀ ਹੈ ?

(ਰੋਮੀਆਂ 9:6-16; ਅਫਸੀਆਂ 1:4, 5, 11)

ਖੁਦਾ ਕਿਸੇ ਦਾ ਪੱਖਪਾਤ ਨਹੀਂ ਕਰਦਾ (ਮੂਲ ਯੂਨਾਨੀ ਭਾਸ਼ਾ ਤੋਂ, ‘‘ਸ਼ਕਲ ਵੇਖ ਕੇ ਨਿਆਂ ਨਹੀਂ ਕਰਦਾ’’; ਰਸੂਲਾਂ ਦੇ ਕੰਮ 10:34, 35; ਵੇਖੋ ਰੋਮੀਆਂ 2:11), ਅਤੇ ਹਰ ਕਿਸੇ ਨੂੰ ਆਪਣੇ ਹੀ ਕੰਮਾਂ ਦਾ ਲੇਖਾ ਦੇਣਾ ਪਵੇਗਾ (ਰੋਮੀਆਂ 14:12)। ਇਸ ਕਰਕੇ ਬਾਈਬਲ ਮੁਤਾਬਿਕ ਪਹਿਲਾਂ ਤੋਂ ਠਹਿਰਾਏ ਹੋਣ ਜਾਂ ਪਹਿਲਾਂ ਤੋਂ ਚੁਣੇ ਹੋਣ ਲਈ ਆਦਮੀ ਨੂੰ ਨਹੀਂ ਬਲਕਿ ਉਸ ਦੇ ਚਰਿੱਤਰ ਨੂੰ ਧਿਆਨ ਵਿਚ ਰੱਖਣ ਲਈ ਹੋਣਾ ਚਾਹੀਦਾ ਹੈ।

ਰੋਮੀਆਂ 9 ਅਧਿਅਾਏ ਵੇਖੋ। ਇਸਦੀ ਆਇਤ 6 ਦੱਸਦੀ ਹੈ ਕਿ ਅਸਲ ਇਸਰਾਏਲੀ ਜਿਸਮਾਨੀ ਤੌਰ ਤੇ ਯਹੂਦੀ ਨਹੀਂ (ਮੱਤੀ 3:9), ਬਲਕਿ ਉਹ ਲੋਕ ਹਨ ਜਿਨ੍ਹਾਂ ਦੇ ਮਨ ਸਹੀ ਹਨ (ਰੋਮੀਆਂ 2:29) ਅਤੇ ਜਿਹੜੇ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਦੇ ਹਨ (ਵੇਖੋ ਰੋਮੀਆਂ 2:13; ਯਾਕੂਬ 1:22.) 7 ਤੋਂ 9 ਆਇਤਾਂ ਵਿਚ ਪੌਲਸ ਨੇ ਕਿਹਾ ਕਿ ਅਬਰਾਹਾਮ ਦੀ ਸੰਤਾਨ ਉਹ ਲੋਕ ਹਨ ਜਿਹੜੇ ਵਿਸਵਾਸ ਦੀ ਪੈੜ ਵਿਚ ਚੱਲਦੇ ਹਨ (ਰੋਮੀਆਂ 4:12), ਜਿਸ ਵਿਚ ਇਸਹਾਕ ਤਾਂ ਚੱਲਿਆ, ਪਰ ਇਸਮਾਇਲ ਨਹੀਂ। ਆਇਤ 11 ਵਿਚ ਅਸੀਂ ਵੇਖਦੇ ਹਾਂ ਕਿ ਖੁਦਾ ਨੂੰ ਪਹਿਲਾਂ ਤੋਂ ਪਤਾ ਸੀ ਪਰ ਉਸ ਨੇ ਪਹਿਲਾਂ ਤੋਂ ਠਹਿਰਾਇਆ ਨਹੀਂ ਕਿ ਯਾਕੂਬ ਅਤੇ ਇਸਾਂ ਦਾ ਚਰਿੱਤਰ ਕਿਹੋ ਜਿਹਾ ਹੋਵੇਗਾ। ਉਨ੍ਹਾਂ ਨੇ ਆਪਣਾ ਚਰਿੱਤਰ ਆਪ ਬਣਾਇਆ ਅਤੇ ਖੁਦਾ ਨੇ (ਆਪਣੇ ਪੂਰਵ ਗਿਆਨ ਦੇ ਅਧਾਰ ਤੇ) ਜਿੰਦਗੀ ਵਿਚ ਉਨ੍ਹਾਂ ਦੇ ਹਲਾਤ ਲਈ ਯੋਜਨਾਵਾਂ ਬਣਾਈਆਂ।

ਆਇਤ 13 ਇਹ ਸੁਝਾਅ ਨਹੀਂ ਦਿੰਦੀ ਕਿ ਖੁਦਾ ਕਿਸੇ ਨਾਲ ਨਫਰਤ ਕਰਦਾ ਹੈ (ਵੇਖੋ ਯੂਹੇਨਾ 3:16)। ਬਲਕਿ ‘‘ਧਿਰਣਾ’’ ਸ਼ਬਦ ਦੀ ਵਰਤੋਂ ਕਿਸੇ ਦੇ ਆਪਣੇ ਹੀ ਕੰਮਾਂ ਨਾਲ ਖੁਦਾ ਦੀ ਹਮਾਇਤ ਗ੍ਰਾਹਾ ਦੇਣਾ ਹੈ। ਖੁਦਾ ਸਭ ਨੂੰ ਪਹਿਲਾਂ ਤੋਂ ਜਾਣਦਾ ਹੈ ਕਿ ਉਨ੍ਹਾਂ ਵਿਚ ਕਿਹੜੇ ਲੋਕ ਇੱਜਤ ਦੇ ਯੋਗ ਹੋਣਗੇ। ਪਰ ਖੁਦਾ ਇਹ ਛੈਸਲਾ ਨਹੀਂ ਕਰਦਾ ਕਿ ਇੱਜਤ ਦੇ ਯੋਗ ਕੌਣ ਹੋਵੇਗਾ। ਕਿਉਂਕਿ ਛੈਸਲਾ ਉਹ ਹਰ ਆਦਮੀ ਤੇ ਛੱਡ ਦਿੰਦਾ ਹੈ। ‘‘ਸੋ ਜੋ ਕੋਈ ਆਪਣੇ ਆਪ ਨੂੰ ਬਿਨ੍ਹਾਂ ਤੋਂ ਸੁੱਧ ਕਰੇ ਤਾਂ ਉਹ ਆਦਰ ਦੇ ਕੰਮ ਲਈ ਪਵਿੱਤਰ ਕੀਤਾ ਹੋਇਆ ਮਾਲਕ ਦੇ ਵਰਤਣ ਜੋਗ ਅਤੇ ਹਰੇਕ ਚੰਗੇ ਕੰਮ ਲਈ ਤਿਆਰ ਕੀਤਾ ਹੋਇਆ ਭਾਂਡਾ ਹੋਵੇਗਾ’’ (2 ਤਿਮੋਥਿਊਸ 2:21)। ਜਦ ਕੋਈ ਖਦਗਰਜ਼ੀ ਨੂੰ ਅਤੇ ਖੁਦਾ ਦੀ ਗੱਲ ਨਾ ਮੰਨਣ ਨੂੰ ਚੁਣਦਾ ਹੈ, ਤਾਂ ਖੁਦਾ ਨੂੰ ਪਹਿਲਾਂ ਤੋਂ ਪਤਾ ਹੁੰਦਾ ਹੈ ਕਿ ਉਸ ਦਾ ਕੀ ਹੋਵੇਗਾ ਅਤੇ ਉਸ ਨੇ ਉਸ ਤੋਂ ਵੀ ਸੇਵਾ ਲੈਣ ਲਈ ਥਾਂ ਰੱਖ ਛੱਡੀ ਹੁੰਦੀ ਹੈ, ਜਿਵੇਂ ਮਕਸਦ ਨੂੰ ਪੂਰਾ ਕਰਨ ਲਈ ਉਸ ਨੂੰ ਦੁਸ਼ਟ ਫਿਰੋਨ ਨੇ ਸੇਵਾ ਦਿੱਤੀ ਸੀ (ਵੇਖੋ ਆਇਤ 17)।

ਮੁਕਤੀ ਖੁਦਾ ਵੱਲੋਂ ਪਹਿਲਾਂ ਤੋਂ ਠਹਿਰਾਏ ਹੋਣ ਦੇ ਅਧਾਰ ਤੇ ਨਹੀਂ ਬਲਕਿ ਮਨੁੱਖ ਦੇ ਮਸੀਹ ਨੂੰ

ਜਾਣਨ ਦੇ ਅਧਾਰ ਤੇ ਹੁੰਦੀ ਹੈ (ਯੂਰੰਨਾ 6:44, 45; ਰੋਮੀਆਂ 10:1, 2), ਕੋਈ ਦੁਸ਼ਟ ਪ੍ਰੇਣ ਦੀ ਆਰ ਉੱਤੇ ਲੱਤ ਕਿਨੀ ਵੀ ਮਾਰ ਲਵੇ (ਵੱਖੋ ਰਸੂਲਾਂ ਦੇ ਕੰਮ 26:14), ਪਰ ਉਹ ਖੁਦਾ ਦੇ ਅਬਦੀ ਹੁਕਮਾਂ ਨੂੰ ਬਦਲ ਨਹੀਂ ਸਕਦਾ। ਖੁਦਾ ਉਨ੍ਹਾਂ ਉੱਤੇ ਰਹਿਮ ਕਰੇਗਾ ਜਿਹੜੇ ਉਹਦਾ ਹੁਕਮ ਮੰਨਦੇ ਹਨ, ਅਤੇ ਜਿਹੜੇ ਉਹਦਾ ਹੁਕਮ ਨਹੀਂ ਮੰਨਦੇ ਉਨ੍ਹਾਂ ਨੂੰ ਸਜ਼ਾ ਦੇਵੇਗਾ (ਜ਼ਬੂਰ 103:17, 18; ਰੋਮੀਆਂ 2:4-11)। ਖੁਦਾ ਨੂੰ ਖੁਸ਼ ਕਰਨ ਦੀ ਇੱਛਾ ਰੱਖਣ ਵਾਲੇ ਆਦਮੀ ਲਈ ਉਸ ਦੀ ਯੋਜਨਾ ਮੁਤਾਬਿਕ ਇੱਛਾ ਕਰਨਾ (ਪ੍ਰਕਾਸ਼ ਦੀ ਪੋਥੀ 22:17) ਅਤੇ ਚੱਲਣਾ (1 ਕੁਰਿੰਥੀਆਂ 9:24-26) ਜ਼ਰੂਰੀ ਹੈ।

ਅਫਸੀਆਂ 1:4 ਤੋਂ ਪਤਾ ਲਗਦਾ ਹੈ ਕਿ ਖੁਦਾ ਨੇ ਸੰਸਾਰ ਦੇ ਵਜੂਦ ਵਿਚ ਆਉਣ ਤੋਂ ਵੀ ਪਹਿਲਾਂ ਇਹ ਧਾਰ ਲਿਆ ਸੀ ਕਿ ਉਹ ਜਿਨ੍ਹਾਂ ਲੋਕਾਂ ਨੂੰ ਮਸੀਹ ਵਿਚ ਪਛਾਣੇਗਾ ਉਹ ਪਵਿੱਤਰ ਅਤੇ ਨਿਰਦੋਸ਼ ਅਤੇ ਉਸ ਦੇ ਪਿਆਰੇ ਹੋਣਗੇ। ਉਸ ਨੇ ਪਹਿਲਾਂ ਤੋਂ ਠਹਿਰਾ ਦਿੱਤਾ ਕਿ ਉਸ ਦੇ ਲੋਕਾਂ ਦੀ ਪਛਾਣ ਲਈ ਕਿਹੜੀਆਂ ਖੂਬੀਆਂ ਹੋਣੀਆਂ ਜ਼ਰੂਰੀ ਹਨ, ਪਰ ਆਪਣੇ ਆਪ ਨੂੰ ਪਵਿੱਤਰ (1 ਪਤਰਸ 1:16), ਨਿਹਕਲੰਕ (ਫਿਲਿੱਪੀਆਂ 2:14, 15), ਅਤੇ ਪਿਆਰਾ (1 ਥੱਸਲੁਨੀਕੀਆਂ 4:9, 10) ਬਣਾਉਣਾ ਹਰ ਆਦਮੀ ਦੀ ਆਪਣੀ ਇੱਛਾ ਤੇ ਹੈ।

ਖੁਦਾ ਨੇ ਠਹਿਰਾਇਆ ਕਿ ਮਸੀਹ ਨੂੰ ਕਬੂਲ ਕਰਨ ਵਾਲੇ ਆਦਮੀ ਨੂੰ ਖੁਦਾ ਦੇ ਬੌਚਿਆਂ ਦੇ ਰੂਪ ਵਿਚ ਕਬੂਲ ਕੀਤਾ ਜਾਵੇਗਾ (ਅਫਸੀਆਂ 1:5)। ਪਵਿੱਤਰ, ਨਿਰਦੋਸ਼ ਅਤੇ ਪਿਆਰੇ ਬਣ ਕੇ ਜਿਹੜੇ ਲੋਕ ਮਸੀਹ ਵਿਚ ਹਨ ਅਤੇ ਜਿਨ੍ਹਾਂ ਨੂੰ ਬਾਲਕਾਂ ਦੇ ਰੂਪ ਵਿਚ ਗੋਦ ਲੈ ਲਿਆ ਗਿਆ ਹੈ, ਉਨ੍ਹਾਂ ਨੂੰ ਮੀਰਾਸ ਮਿਲੇਗੀ (ਅਫਸੀਆਂ 1:11)। ਪਰ ਉਹ ਮੀਰਾਸ ਸ਼ਰਤ ਸਹਿਤ ਹੈ, ਕਿਉਂਕਿ ਉਨ੍ਹਾਂ ਹੀ ਅਫਸੁਸ ਵਾਸੀਆਂ ਨੂੰ ਜਿਨ੍ਹਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ, ਬਾਅਦ ਵਿਚ ਆਪਣੇ ਪਾਪਾਂ ਤੋਂ ਮੁੜ ਕੇ ਭਲੇ ਕੰਮਾਂ ਵੱਲ ਨਾ ਮੁੜਨ ਤੇ ਤਿਆਗ ਦਿੱਤੇ ਜਾਣ ਦੀ ਚਿਤਾਵਨੀ ਦਿੱਤੀ ਗਈ ਸੀ (ਪ੍ਰਕਾਸ਼ ਦੀ ਪੋਥੀ 2:5)।